


ਡਰਾਇਵਿੰਗ ਤੋਂ ਗੁਰੇਜ਼ ਕਰੋ ਜਦ.....

- ਗੁੱਸਾ
- ਥਕਾਵਟ
- ਚਿੰਤਾ
- ਨਿਰਾਸ਼ਾ
- ਦਿਮਾਗੀ ਅਸੰਤੁਲਨ
- ਸ਼ਰਾਬ, ਦਵਾਈਆਂ ਅਤੇ ਨਸ਼ੇ ਦੇ ਪ੍ਰਭਾਵ ਥੱਲੇ
- ਮਿਰਗੀ ਤੋਂ ਪ੍ਰਭਾਵਿਤ
- ਦਿਲ ਦੀਆਂ ਬਿਮਾਰੀਆਂ
- ਉਨੀਂਦਰਾ
- ਘੱਟ ਨਜ਼ਰ (ਕਮਜ਼ੋਰ ਨਿਗਾਹ)
- ਰੰਗਾਂ ਦਾ ਅੰਨਾਪਣ।

ਸੜਕਾਂ ਦੇ ਨਿਸ਼ਾਨ

ਚੁਰਸਤੇ ਉਪਰ




ਟਰੈਫਿਕ ਅਤੇ ਟਰਾਂਸਪੋਰਟ ਪਲੈਨਰ, ਟਾਊਨ ਅਤੇ ਕੰਟਰੀ ਪਲੈਨਿੰਗ ਵਿਭਾਗ, ਪੰਜਾਬ ।


ਆਪਣੇ ਆਵਾਜਾਈ ਚਿੰਨ੍ਹਾਂ ਦੀ ਜਾਣਕਾਰੀ ਹਾਸਲ ਕਰੋ

ਸੂਚਨਾ ਦੇਣ ਵਾਲੇ ਚਿੰਨ

ਪੈਰਾ 2.2.5




ਸੜਕ ਜੰਕਸ਼ਨ ਨੇੜੇ ਹੈ



ਗੱਡੀ ਖੜੀ ਕਰਨ ਦੀ ਥਾਂ



ਰਫਤਾਰ ਹੱਦ ਸਮਾਪਤ



ਹੜ੍ਹ ਮਾਪ

ਟਰੈਫਿਕ ਅਤੇ ਟਰਾਂਸਪੋਰਟ ਪਲੈਨਰ, ਟਾਓਨ ਅਤੇ ਕੰਟਰੀ ਪਲੈਨਿੰਗ ਵਿਭਾਗ ਪੰਜਾਬ।